

 Print Page

Sri Guru Granth Sahib

Displaying 35 of

ਮਨਮੁਖ ਜਨਮੁ ਬਿਰਥਾ ਗਇਆ ਕਿਆ ਮੁਹੁ ਦੇਸੀ ਜਾਇ ॥੩॥

Manamukh Janam Birathhaa Gaeiaa Kiaa Muhu Dhaesee Jaae ||3||

The life of the self-willed manmukh passes uselessly. What face will he show when he passes beyond?
||3||

ਸਿਰੀਰਾਗੁ (ਮਃ ੩) (੫੪) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧

Sri Raag Guru Amar Das

ਸਭ ਕਿਛੁ ਆਪੇ ਆਪਿ ਹੈ ਹਉਮੈ ਵਿਚਿ ਕਹਨੁ ਨ ਜਾਇ ॥

Sabh Kishh Aapae Aap Hai Houmai Vich Kehan N Jaae ||

God Himself is everything; those who are in their ego cannot even speak of this.

ਸਿਰੀਰਾਗੁ (ਮਃ ੩) (੫੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧

Sri Raag Guru Amar Das

ਗੁਰ ਕੈ ਸਬਦਿ ਪਛਾਣੀਐ ਦੁਖੁ ਹਉਮੈ ਵਿਚਹੁ ਗਵਾਇ ॥

Gur Kai Sabadh Pashhaaneeai Dhukh Houmai Vichahu Gavaae ||

Through the Word of the Guru's Shabad, He is realized, and the pain of egotism is eradicated from within.

ਸਿਰੀਰਾਗੁ (ਮਃ ੩) (੫੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੨

Sri Raag Guru Amar Das

ਸਤਗੁਰੁ ਸੇਵਨਿ ਆਪਣਾ ਹਉ ਤਿਨ ਕੈ ਲਾਗਉ ਪਾਇ ॥

Sathagur Saevan Aapanaa Ho Thin Kai Laago Paae ||

I fall at the feet of those who serve their True Guru.

ਸਿਰੀਰਾਗੁ (ਮਃ ੩) (੫੪) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੨

Sri Raag Guru Amar Das

ਨਾਨਕ ਦਰਿ ਸਚੈ ਸਚਿਆਰ ਹਹਿ ਹਉ ਤਿਨ ਬਲਿਹਾਰੈ ਜਾਉ ॥੪॥੨੧॥੫੪॥

Naanak Dhar Sachai Sachiaar Hehi Ho Thin Balihaarai Jaao ||4||21||54||

O Nanak, I am a sacrifice to those who are found to be true in the True Court. ||4||21||54||

ਸਿਰੀਰਾਗੁ (ਮਃ ੩) (੫੪) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੩

Sri Raag Guru Amar Das

ਸਿਰੀਰਾਗੁ ਮਹਲਾ ੩ ॥

Sireeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੫

ਜੇ ਵੇਲਾ ਵਖਤੁ ਵੀਚਾਰੀਐ ਤਾ ਕਿਤੁ ਵੇਲਾ ਭਗਤਿ ਹੋਇ ॥

Jae Vaelaa Vakhath Veechaareeai Thaa Kith Vaelaa Bhagath Hoe ||

Consider the time and the moment-when should we worship the Lord?

ਸਿਰੀਰਾਗੁ (ਮਃ ੩) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੪

Sri Raag Guru Amar Das

ਅਨਦਿਨੁ ਨਾਮੇ ਰਤਿਆ ਸਚੇ ਸਚੀ ਸੋਇ ॥

Anadhin Naamae Rathiaa Sachae Sachee Soe ||

Night and day, one who is attuned to the Name of the True Lord is true.

ਸਿਰੀਰਾਗੁ (ਮਃ ੩) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੪

Sri Raag Guru Amar Das

ਇਕੁ ਤਿਲੁ ਪਿਆਰਾ ਵਿਸਰੈ ਭਗਤਿ ਕਿਨੇਹੀ ਹੋਇ ॥

Eik Thil Piaaraa Visarai Bhagath Kinaehee Hoe ||

If someone forgets the Beloved Lord, even for an instant, what sort of devotion is that?

ਸਿਰੀਰਾਗੁ (ਮਃ ੩) (੫੫) ੧:੩ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੫

Sri Raag Guru Amar Das

ਮਨੁ ਤਨੁ ਸੀਤਲੁ ਸਾਚ ਸਿਉ ਸਾਸੁ ਨ ਬਿਰਥਾ ਕੋਇ ॥੧॥

Man Than Seethal Saach Sio Saas N Birathhaa Koe ||1||

One whose mind and body are cooled and soothed by the True Lord-no breath of his is wasted. ||1||

ਸਿਰੀਰਾਗੁ (ਮਃ ੩) (੫੫) ੧:੪ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੫

Sri Raag Guru Amar Das

ਮੇਰੇ ਮਨ ਹਰਿ ਕਾ ਨਾਮੁ ਧਿਆਇ ॥

Maerae Man Har Kaa Naam Dhhiaae ||

O my mind, meditate on the Name of the Lord.

ਸਿਰੀਰਾਗੁ (ਮਃ ੩) (੫੫) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੬

Sri Raag Guru Amar Das

ਸਾਚੀ ਭਗਤਿ ਤਾ ਥੀਐ ਜਾ ਹਰਿ ਵਸੈ ਮਨਿ ਆਇ ॥੧॥ ਰਹਾਉ ॥

Saachee Bhagath Thaa Thheeai Jaa Har Vasai Man Aae ||1|| Rehaao ||

True devotional worship is performed when the Lord comes to dwell in the mind. ||1||Pause||

ਸਿਰੀਰਾਗੁ (ਮਃ ੩) (੫੫) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੩੫ ਪੰ. ੬

Sri Raag Guru Amar Das

ਸਹਜੇ ਖੇਤੀ ਰਾਹੀਐ ਸਚੁ ਨਾਮੁ ਬੀਜੁ ਪਾਇ ॥

Sehajae Khaethee Raaheesai Sach Naam Beej Paae ||

With intuitive ease, cultivate your farm, and plant the Seed of the True Name.

ਸਿਰੀਰਾਗੁ (ਮਃ ੩) (੫੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੭

Sri Raag Guru Amar Das

ਖੇਤੀ ਜੰਮੀ ਅਗਲੀ ਮਨੁਆ ਰਜਾ ਸਹਜਿ ਸੁਭਾਇ ॥

Khaethee Janmee Agalee Manooaa Rajaa Sehaj Subhaae ||

The seedlings have sprouted luxuriantly, and with intuitive ease, the mind is satisfied.

ਸਿਰੀਰਾਗੁ (ਮਃ ੩) (੫੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੭

Sri Raag Guru Amar Das

ਗੁਰ ਕਾ ਸਬਦੁ ਅੰਮ੍ਰਿਤੁ ਹੈ ਜਿਤੁ ਪੀਤੈ ਤਿਖ ਜਾਇ ॥

Gur Kaa Sabadh Anmrith Hai Jith Peethai Thikh Jaae ||

The Word of the Guru's Shabad is Ambrosial Nectar; drinking it in, thirst is quenched.

ਸਿਰੀਰਾਗੁ (ਮਃ ੩) (੫੫) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੮

Sri Raag Guru Amar Das

ਇਹੁ ਮਨੁ ਸਾਚਾ ਸਚਿ ਰਤਾ ਸਚੇ ਰਹਿਆ ਸਮਾਇ ॥੨॥

Eihu Man Saachaa Sach Rathaa Sachae Rehiaa Samaae ||2||

This true mind is attuned to Truth, and it remains permeated with the True One. ||2||

ਸਿਰੀਰਾਗੁ (ਮਃ ੩) (੫੫) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੮

Sri Raag Guru Amar Das

ਆਖਣੁ ਵੇਖਣੁ ਬੋਲਣਾ ਸਬਦੇ ਰਹਿਆ ਸਮਾਇ ॥

Aakhan Vaekhan Bolanaa Sabadhae Rehiaa Samaae ||

In speaking, in seeing and in words, remain immersed in the Shabad.

ਸਿਰੀਰਾਗੁ (ਮਃ ੩) (੫੫) ੨:੫ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੯

Sri Raag Guru Amar Das

ਬਾਣੀ ਵਜੀ ਚਹੁ ਜੁਗੀ ਸਚੇ ਸਚੁ ਸੁਣਾਇ ॥

Baanee Vajee Chahu Jugee Sacho Sach Sunaae ||

The Word of the Guru's Bani vibrates throughout the four ages. As Truth, it teaches Truth.

ਸਿਰੀਰਾਗੁ (ਮਃ ੩) (੫੫) ੨:੬ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੯

Sri Raag Guru Amar Das

ਹਉਮੈ ਮੇਰਾ ਰਹਿ ਗਇਆ ਸਚੈ ਲਇਆ ਮਿਲਾਇ ॥

Houmai Maeraa Rehi Gaeiaa Sachai Laeiaa Milaae ||

Egotism and possessiveness are eliminated, and the True One absorbs them into Himself.

ਸਿਰੀਰਾਗੁ (ਮਃ ੩) (੫੫) ੨:੭ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੯

Sri Raag Guru Amar Das

ਤਿਨ ਕਉ ਮਹਲੁ ਹਦੂਰਿ ਹੈ ਜੋ ਸਚਿ ਰਹੇ ਲਿਵ ਲਾਇ ॥੩॥

Thin Ko Mehal Hadhoor Hai Jo Sach Rehae Liv Laae ||3||

Those who remain lovingly absorbed in the True One see the Mansion of His Presence close at hand. ||3||

ਸਿਰੀਰਾਗੁ (ਮਃ ੩) (੫੫) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੦

Sri Raag Guru Amar Das

ਨਦਰੀ ਨਾਮੁ ਧਿਆਈਐ ਵਿਣੁ ਕਰਮਾ ਪਾਇਆ ਨ ਜਾਇ ॥

Nadharee Naam Dhhiaaeai Vin Karamaa Paaeiaa N Jaae ||

By His Grace, we meditate on the Naam, the Name of the Lord. Without His Mercy, it cannot be obtained.

ਸਿਰੀਰਾਗੁ (ਮਃ ੩) (੫੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੦

Sri Raag Guru Amar Das

ਪੂਰੈ ਭਾਗਿ ਸਤਸੰਗਤਿ ਲਹੈ ਸਤਗੁਰੁ ਭੇਟੈ ਜਿਸੁ ਆਇ ॥

Poorai Bhaag Sathasangath Lehai Sathagur Bhaettai Jis Aae ||

Through perfect good destiny, one finds the Sat Sangat, the True Congregation, and one comes to meet the True Guru.

ਸਿਰੀਰਾਗੁ (ਮਃ ੩) (੫੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੧

Sri Raag Guru Amar Das

ਅਨਦਿਨੁ ਨਾਮੇ ਰਤਿਆ ਦੁਖੁ ਬਿਖਿਆ ਵਿਚਹੁ ਜਾਇ ॥

Anadhin Naamae Rathiaa Dhukh Bikhiaa Vichahu Jaae ||

Night and day, remain attuned to the Naam, and the pain of corruption shall be dispelled from within.

ਸਿਰੀਰਾਗੁ (ਮਃ ੩) (੫੫) ੪:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੨

Sri Raag Guru Amar Das

ਨਾਨਕ ਸਬਦਿ ਮਿਲਾਵੜਾ ਨਾਮੇ ਨਾਮਿ ਸਮਾਇ ॥੪॥੨੨॥੫੫॥

Naanak Sabadh Milaavarraa Naamae Naam Samaae ||4||22||55||

O Nanak, merging with the Shabad through the Name, one is immersed in the Name. ||4||22||55||

ਸਿਰੀਰਾਗੁ (ਮਃ ੩) (੫੫) ੪:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੨

Sri Raag Guru Amar Das

ਸਿਰੀਰਾਗੁ ਮਹਲਾ ੩ ॥

Sireeraag Mehalaa 3 ||

Siree Raag, Third Mehl:

ਸਿਰੀਰਾਗੁ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੩੫

ਆਪਣਾ ਭਉ ਤਿਨ ਪਾਇਓਨੁ ਜਿਨ ਗੁਰ ਕਾ ਸਬਦੁ ਬੀਚਾਰਿ ॥

Aapanaa Bho Thin Paaeioun Jin Gur Kaa Sabadh Beechaar ||

Those who contemplate the Word of the Guru's Shabad are filled with the Fear of God.

ਸਿਰੀਰਾਗੁ (ਮਃ ੩) (੫੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੩

Sri Raag Guru Amar Das

ਸਤਸੰਗਤੀ ਸਦਾ ਮਿਲਿ ਰਹੇ ਸਚੇ ਕੇ ਗੁਣ ਸਾਰਿ ॥

Sathasangathee Sadhaa Mil Rehae Sachae Kae Gun Saar ||

They remain forever merged with the Sat Sangat, the True Congregation; they dwell upon the Glories of the True One.

ਸਿਰੀਰਾਗੁ (ਮਃ ੩) (੫੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੩

Sri Raag Guru Amar Das

ਦੁਬਿਧਾ ਮੈਲੁ ਚੁਕਾਈਅਨੁ ਹਰਿ ਰਾਖਿਆ ਉਰ ਧਾਰਿ ॥

Dhubidhhaa Mail Chukaaeean Har Raakhiaa Our Dhhaar ||

They cast off the filth of their mental duality, and they keep the Lord enshrined in their hearts.

ਸਿਰੀਰਾਗੁ (ਮਃ ੩) (੫੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੪

Sri Raag Guru Amar Das

ਸਚੀ ਬਾਣੀ ਸਚੁ ਮਨਿ ਸਚੇ ਨਾਲਿ ਪਿਆਰੁ ॥੧॥

Sachee Baanee Sach Man Sachae Naal Pjaar ||1||

True is their speech, and true are their minds. They are in love with the True One. ||1||

ਸਿਰੀਰਾਗੁ (ਮਃ ੩) (੫੬) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੪

Sri Raag Guru Amar Das

ਮਨ ਮੇਰੇ ਹਉਮੈ ਮੈਲੁ ਭਰ ਨਾਲਿ ॥

Man Maerae Houmai Mail Bhar Naal ||

O my mind, you are filled with the filth of egotism.

ਸਿਰੀਰਾਗੁ (ਮਃ ੩) (੫੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੫

Sri Raag Guru Amar Das

ਹਰਿ ਨਿਰਮਲੁ ਸਦਾ ਸੋਹਣਾ ਸਬਦਿ ਸਵਾਰਣਹਾਰੁ ॥੧॥ ਰਹਾਉ ॥

Har Niramal Sadhaa Sohanaa Sabadh Savaaranehaar ||1|| Rehaao ||

The Immaculate Lord is eternally Beautiful. We are adorned with the Word of the Shabad. ||1||Pause||

ਸਿਰੀਰਾਗੁ (ਮਃ ੩) (੫੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੫

Sri Raag Guru Amar Das

ਸਚੈ ਸਬਦਿ ਮਨੁ ਮੋਹਿਆ ਪ੍ਰਭਿ ਆਪੇ ਲਏ ਮਿਲਾਇ ॥

Sachai Sabadh Man Mohiaa Prabh Aapae Leae Milaae ||

God joins to Himself those whose minds are fascinated with the True Word of His Shabad.

ਸਿਰੀਰਾਗੁ (ਮਃ ੩) (੫੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੬

Sri Raag Guru Amar Das

ਅਨਦਿਨੁ ਨਾਮੇ ਰਤਿਆ ਜੋਤੀ ਜੋਤਿ ਸਮਾਇ ॥

Anadhin Naamae Rathiaa Jothee Joth Samaae ||

Night and day, they are attuned to the Naam, and their light is absorbed into the Light.

ਸਿਰੀਰਾਗੁ (ਮਃ ੩) (੫੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੬

Sri Raag Guru Amar Das

ਜੋਤੀ ਹੂ ਪ੍ਰਭੁ ਜਾਪਦਾ ਬਿਨੁ ਸਤਗੁਰ ਬੂਝ ਨ ਪਾਇ ॥

Jothee Hoo Prabh Jaapadhaa Bin Sathagur Boojh N Paae ||

Through His Light, God is revealed. Without the True Guru, understanding is not obtained.

ਸਿਰੀਰਾਗੁ (ਮਃ ੩) (੫੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੭

Sri Raag Guru Amar Das

ਜਿਨ ਕਉ ਪੁਰਬਿ ਲਿਖਿਆ ਸਤਗੁਰੁ ਭੇਟਿਆ ਤਿਨ ਆਇ ॥੨॥

Jin Ko Poorab Likhiaa Sathagur Bhaettiaa Thin Aae ||2||

The True Guru comes to meet those who have such pre-ordained destiny. ||2||

ਸਿਰੀਰਾਗੁ (ਮਃ ੩) (੫੬) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੭

Sri Raag Guru Amar Das

ਵਿਨੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ ॥

Vin Naavai Sabh Ddumanee Dhoojai Bhaae Khuaae ||

Without the Name, all are miserable. In the love of duality, they are ruined.

ਸਿਰੀਰਾਗੁ (ਮਃ ੩) (੫੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੮

Sri Raag Guru Amar Das

ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ ॥

This Bin Gharree N Jeevadhee Dhukhee Rain Vihaae ||

Without Him, I cannot survive even for an instant, and my life-night passes in anguish.

ਸਿਰੀਰਾਗੁ (ਮਃ ੩) (੫੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੮

Sri Raag Guru Amar Das

ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ ॥

Bharam Bhulaanaa Andhhulaa Fir Fir Aavai Jaae ||

Wandering in doubt, the spiritually blind come and go in reincarnation, over and over again.

ਸਿਰੀਰਾਗੁ (ਮਃ ੩) (੫੬) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੯

Sri Raag Guru Amar Das

ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ ॥੩॥

Nadhar Karae Prabh Aapanee Aapae Leae Milaae ||3||

When God Himself bestows His Glance of Grace, He blends us into Himself. ||3||

ਸਿਰੀਰਾਗੁ (ਮਃ ੩) (੫੬) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੩੫ ਪੰ. ੧੯

Sri Raag Guru Amar Das

